

(ਕਿਰਪਾ ਕਰਕੇ ਫਾਰਮ ਨੂੰ ਸਿਰਫ ਵੱਡੇ ਅਖੱਬਾਂ ਅਤੇ ਇੱਕੋ ਹੀ ਸਿਆਹੀ ਵਿੱਚ ਭਰੋ। ਇਹ ਇੱਕ ਮਸ਼ੀਨ ਪੜ੍ਹਨਯੋਗ ਫਾਰਮ ਹੈ ਅਤੇ ਸਕੈਨਰ ਰਾਹੀਂ ਹੋ ਕੇ ਗੁਜ਼ਰੇਗਾ।)

ਲਾਗੂ ਹੋਣ 'ਤੇ ਬਾੱਕਸ 'ਤੇ ਸਹੀ ਦਾ ☒ ਨਿਸ਼ਾਨ ਲਗਾਓ। *ਲਾਜ਼ਮੀ ਖੇਤਰ

--

ਅਰਜੀ ਦੀ ਮਿਤੀ [D][D]/[M][M]/[Y][Y][Y][Y] ਸੇਕਿਟਾਈਸੀ ਨੰਬਰ [][][][][][][][][][] ਇਕਾਈ ਗਾਹਕ ਆਈਡੀ (ਮੌਜੂਦਾ ਗਾਹਕ ਲਈ) [][][][][][][][][][]
 ਬ੍ਰਾਂਚ ਕੋਡ [][][][] ਮੇਰਾ/ਸਾਡਾ ਖਾਤਾ ਤੁਹਾਡੀ [Branch Name] ਬ੍ਰਾਂਚ ਵਿੱਚ ਪੈਲੋ ਕੇਸ ਦੀ ਕਿਸਮ ☐ ਆਰ-ਕਿੱਟ ☐ ਗੈਰ-ਆਰ-ਕਿੱਟ
 ਮੌਜੂਦਾ ਸੀਆਈਐਫ ਆਈਡੀ: ਅਪਡੇਟ ਕਰੋ ☐ ਸੈਂ/ਅਸੀਂ ਇਸ ਗਾਹਕ ਸੂਚਨਾ ਫਾਰਮ ਵਿੱਚ ਦਿੱਤੇ ਵੇਰਵਿਆਂ ਦੇ ਅਨੁਸਾਰ ਸਾਡੇ ਮੌਜੂਦਾ ਸੀਆਈਐਫ _____ ਨੂੰ ਅਪਡੇਟ ਕਰਨਾ ਚਾਹੁੰਦੇ/ਦੀ ਹਾਂ

1. *ਇਕਾਈ ਦੇ ਵੇਰਵੇ

*ਨਾਮ																												
*ਨਿਗਮਨ ਦੀ ਮਿਤੀ	D	D	M	M	Y	Y	Y	Y	*ਨਿਗਮਨ ਦਾ ਸ਼ਹਿਰ										*ਨਿਗਮਨ ਦਾ ਦੇਸ਼									
*ਪੈਨ ਨੰਬਰ									ਜੀਐਸਟੀਐਨ ਨੰ.																			
*ਉਦਯੋਗ ਦੀ ਕਿਸਮ	☐ ਨਿਰਮਾਣ ☐ ਐਨਬੀਐਫਸੀ ☐ ਉਸਾਰੀ ☐ ਗੈਰ-ਲਾਭਕਾਰੀ ਸੰਸਥਾ ☐ ਮਾਈਕਰੋ ਇੰਟਰਪ੍ਰਾਈਜ਼ਿਜ਼ ☐ ਹੋਰ																											
ਜੇਕਰ 'ਹੋਰ' ਬੈੱਕ ਦੀ ਕੋਵਾਈਸੀ ਨੀਤੀ ਦੇ ਅਨੁਸਾਰ ਉਦਯੋਗ ਕੋਡ ਭਰਦੇ ਹਨ																												
*ਸਾਲਾਨਾ ਟਰਨਓਵਰ (ਕਾਰਪੋਰੇਸ਼ਨ ਲਈ ਅੰ ਅਮਦਨ)	☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-25 ਕਰੋੜ ☐ 25-50 ਕਰੋੜ ☐ 50-100 ਕਰੋੜ ☐ >100 ਕਰੋੜ																											
ਕਾਨੂੰਨੀ ਇਕਾਈ ਪਛਾਣਕਰਤਾ ਨੰਬਰ																			ਕਾਨੂੰਨੀ ਇਕਾਈ ਪਛਾਣਕਰਤਾ ਦੀ ਮਿਆਦ ਪੁੱਗਣ ਦੀ ਮਿਤੀ									
																			D	D	M	M	Y	Y	Y	Y		
ਆਰਈਆਰਏ ਰਜਿਸਟ੍ਰੇਸ਼ਨ ਨੰਬਰ									ਇਕਾਈ ਵੈੱਬਸਾਈਟ ਯੂਆਰਐਲ																			
*ਕੀ ਤੁਸੀਂ ਰਾਜਨੀਤਿਕ ਤੌਰ 'ਤੇ ਪ੍ਰਭਾਵੀ ਵਿਅਕਤੀ ਹੋ ਜਾਂ ਕਿਸੇ ਨਾਲ ਸਬੰਧਤ ਹੋ? ☐ ਹਾਂ ☐ ਨਹੀਂ																												

2. *ਪਤੇ ਦਾ ਵੇਰਵਾ

***ਰਜਿਸਟਰਡ ਦਫ਼ਤਰ ਦਾ ਪਤਾ* (ਪ੍ਰਮਾਣ ਲਾਜ਼ਮੀ ਹੈ)**

ਦੁਕਾਨ/ਦਫ਼ਤਰ ਨੰਬਰ ਅਤੇ
ਇਮਾਰਤ ਦਾ ਨਾਮ/ਨੰ.
ਸੜਕ/ਗਲੀ ਦਾ ਨਾਮ/ਨੰ.

*ਲੈਂਡਮਾਰਕ _____ *ਸ਼ਹਿਰ _____

*ਰਾਜ _____ *ਦੇਸ਼ _____ *ਪਿਨ ਕੋਡ _____

ਸੰਪਰਕ ਵੇਰਵਾ

ਦੇਸ਼ ਦਾ ਕੋਡ _____ ਐਸਟੀਡੀ ਕੋਡ _____ ਫੋਨ ਨੰ. _____ ਐਕਸਟੈਂਸ਼ਨ _____

ਮੋਬਾਇਲ ਨੰ. _____ (ਐਸਐਮਐਸ ਚੇਤਾਵਨੀਆਂ ਪ੍ਰਾਪਤ ਕਰਨ ਲਈ)

ਈਮੇਲ ਆਈਡੀ _____
(ਈ-ਸਟੇਟਮੈਂਟ ਅਤੇ ਈ-ਅਲਰਟ) _____

ਕਾਰੋਬਾਰ ਦਾ ਮੁੱਖ ਸਥਾਨ (ਓ. ਰਜਿਸਟਰਡ ਪਤੇ ਤੋਂ ਵੱਖਰਾ ਹੋਣ 'ਤੇ ਹੇਠਾਂ ਭਰਨਾ ਪਵੇਗਾ ਅ. ਪ੍ਰਮਾਣ ਲਾਜ਼ਮੀ ਹੈ)

ਦੁਕਾਨ/ਦਫ਼ਤਰ ਨੰਬਰ ਅਤੇ
ਇਮਾਰਤ ਦਾ ਨਾਮ/ਨੰ.
ਸੜਕ/ਗਲੀ ਦਾ ਨਾਮ/ਨੰ.

*ਲੈਂਡਮਾਰਕ _____ *ਸ਼ਹਿਰ _____

*ਰਾਜ _____ *ਦੇਸ਼ _____ *ਪਿਨ ਕੋਡ _____

ਤਰਜੀਹੀ ਡਾਕ ਪਤਾ ☐ **ਰਜਿਸਟਰਡ ਦਫ਼ਤਰ ਦਾ ਪਤਾ** ☐ **ਕਾਰੋਬਾਰ ਦਾ ਮੁੱਖ ਸਥਾਨ** ☐

3. *ਅਧਿਕਾਰਤ ਹਸਤਾਖਰਕਰਤਾ/ਵਾਂ ਦਾ/ਦੇ ਵੇਰਵੇ

ਅਧਿਕਾਰਤ ਹਸਤਾਖਰਕਰਤਾ/ਵਾਂ ਦਾ/ਦੇ ਨਾਮ		ਅਹੁਦਾ	ਗਾਹਕ ਆਈਡੀ ਨੰਬਰ (ਜੇ ਮੌਜੂਦਾ ਗਾਹਕ ਹੈ)
1.			
2.			

4. *ਖੋਲੇ ਜਾਣ ਵਾਲੇ ਖਾਤੇ (ਆਂ) ਦੀ ਪ੍ਰਕਿਰਤੀ

☐ ਮੌਜੂਦਾ ਖਾਤਾ ਪਲਾਨ ਦਾ ਨਾਮ Scheme Name		☐ *ਏਐਮਬੀ/ਏਕਿਊਬੀ/ਕਿਊਟੀਪੀ ਰੁ.		☐ ਮਾਲਕ	☐ *ਕੋਈ ਵੀ (*ਸਿਰਫ ਆਦੇਸ਼ਜ਼ਕਨ ਦੇ ਮਾਮਲੇ ਵਿੱਚ)
☐ *ਐੱਸਤ ਮਾਸਿਕ ਬਕਾਇਆ/ ਐੱਸਤ ਤਿਮਾਹੀ ਬਕਾਇਆ/ ਤਿਮਾਹੀ ਬੈਂਚਟ - ਬੱਚਤ ਅਤੇ ਚਾਲੂ ਖਾਤੇ ਲਈ					

5. ਸੰਚਾਲਨ ਦਾ ਢੰਗ

☐ ਮਾਲਕ ☐ *ਕੋਈ ਵੀ (*ਸਿਰਫ਼ ਆਦੇਸ਼
ਜੋੜਨ ਦੇ ਮਾਮਲੇ ਵਿੱਚ)

6. *ਤਹਾਨੂੰ ਆਪਣੀ ਬੈਂਕਿੰਗ ਨੂੰ ਆਸਾਨ ਬਣਾਉਣ ਲਈ ਕੀ ਚਾਹੀਦਾ ਹੈ

ਐਸਐਮਐਸ ਬੈਂਕਿੰਗ ☐ ਹਾਂ ☐ ਨਹੀਂ		ਵਿਕਲਪਿਕ ਐਸਐਮਐਸ ਚੇਤਾਵਨੀ ☐ ਹਾਂ ☐ ਨਹੀਂ		ਵਿਕਲਪਿਕ ਈਮੇਲ ਅਲਰਟ ☐ ਹਾਂ ☐ ਨਹੀਂ	
ਕਿਰਪਾ ਕਰਕੇ ਧਿਆਨ ਦਿਓ ਕਿ ਵਿਕਲਪਿਕ ਚੇਤਾਵਨੀ ਸਿਰਫ਼ ਚਾਲੂ ਖਾਤਿਆਂ ਲਈ 5000 ਰੁਪਏ ਤੋਂ ਵੱਧ ਦੀ ਰਕਮ ਲਈ ਭੇਜੀ ਜਾਵੇਗੀ। ਵਿਕਲਪਿਕ ਅਲਰਟ ਲਈ ਚਾਰਜਜ਼ ਦੇਣਾ ਪਵੇਗਾ। ਕਿਰਪਾ ਕਰਕੇ ਵਿਵਰਣ ਦੇਣ ਲਈ ਚਾਰਜਜ਼ ਦੀ ਅਨੁਸੂਚੀ ਦੇਖੋ। ਕਿਰਪਾ ਕਰਕੇ ਧਿਆਨ ਦਿਓ, ਤੁਹਾਨੂੰ ਲੈਣ-ਦੇਣ ਦੀ ਰਾਸ਼ੀ ਦੀ ਪਰਵਾਹ ਕੀਤੇ ਬਿਨਾਂ ਜ਼ਰੂਰੀ ਅਲਰਟ ਮੁਫ਼ਤ ਮਿਲਦੇ ਰਹਿਣਗੇ।					
ਸੰਚਾਰ ਦੀ ਪਸੰਦੀਦਾ ਭਾਸ਼ਾ: ☐ ਅੰਗਰੇਜ਼ੀ ☐ ਹਿੰਦੀ ☐ ਮਰਾਠੀ ☐ ਅਸਾਮੀ ☐ ਬੰਗਾਲੀ ☐ ਗੁਜਰਾਤੀ ☐ ਕੰਨੜ ☐ ਮਲਿਆਲਮ ☐ ਉੜੀਆ ☐ ਪੰਜਾਬੀ ☐ ਤਮਿਲ ☐ ਤੇਲਗੂ ☐ ਹੋਰ: _____					
ਚੈੱਕਬੁੱਕ ☐ ਹਾਂ ☐ ਨਹੀਂ					
ਡੇਬਿਟ ਕਾਰਡ ☐ ਹਾਂ ☐ ਨਹੀਂ		ਕਾਰਡ ਦੇ ਪ੍ਰਕਾਰ: ☐ ਐਂਟਰਪ੍ਰਾਈਜ਼ ☐ ਨਿਸ਼ਾਨ ☐ ਹਸਤਾਖਰ+ ☐ ਸਿਖਰ ☐ ਕਰੈਸਟ ☐ ਹੋਰ _____			
☐ ਡੋਰ-ਸਟੈਪ ਬੈਂਕਿੰਗ (*ਸਿਰਫ਼ ਸੇਵਾਯੋਗ ਸਥਾਨਾਂ 'ਤੇ ਲਾਗੂ)					

7. *ਫੰਡਿੰਗ ਦਾ ਤਰੀਕਾ

ਸ਼ੁਰੂਆਤੀ ਰਕਮ ਰੁ. ਸ਼ਬਦਾਂ ਵਿੱਚ

☐ ਨਕਦਾ

☐ ਚੈੱਕ ਨੰ. @ ਮਿਤੀ ਨੂੰ ਕਢਵਾਇਆ ਬੈਂਕ ਬ੍ਰਾਂਚ

☐ ਮੇਰਾ ਆਰਬੀਐਲ ਬੈਂਕ ਖਾਤਾ ਨੰਬਰ ਡੇਬਿਟ ਕਰੇ

ਬੇਦਾਅਵਾ: ਖਾਤੇ ਵਿੱਚ ਨਾਕਾਫੀ ਫੰਡ ਹੋਣ ਦੀ ਸਥਿਤੀ ਵਿੱਚ, ਲਾਗੂ ਸੇਵਾ ਚਾਰਜਜ਼ ਦੀ ਵਸੂਲੀ ਲਈ ਬੈਂਕ ਦੁਆਰਾ ਉਸੇ 'ਤੇ ਗ੍ਰਹਿਣਾਧਿਕਾਰ ਅੰਕਿਤ ਕੀਤਾ ਜਾਵੇਗਾ।
 ^ਜੇਕਰ ਖਾਤਾ ਖੋਲ੍ਹਣ ਦੀ ਸ਼ੁਰੂਆਤੀ ਰਕਮ ਨਕਦੀ ਵਿੱਚ ਹੈ, ਤਾਂ ਗਾਹਕ ਨੂੰ ਵਿਅਕਤੀਗਤ ਤੌਰ 'ਤੇ ਬ੍ਰਾਂਚ ਵਿੱਚ ਜਾਣਾ ਚਾਹੀਦਾ ਹੈ ਅਤੇ ਅਧਿਕਾਰਤ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ। (ਸਿਰਫ਼ ਸੀਏਐਸਏ 'ਤੇ ਲਾਗੂ)
 @ਚੈੱਕ ਰੂੱਸ ਅਕਾਉਂਟ ਪੇਦੀ ਹੋਣਾ ਚਾਹੀਦਾ ਹੈ ਅਤੇ 'ਆਰਬੀਐਲ ਬੈਂਕ ਲਿਮਿਟਡ ਖਾਤਾ' <ਬਿਨੈਕਾਰ ਦਾ ਨਾਮ> ਦੇ ਨਾਮ ਨਾਲ ਭੁਗਤਾਨਯੋਗ ਹੋਣਾ ਚਾਹੀਦਾ ਹੈ।

8. *ਕ੍ਰੇਡਿਟ ਸਹੂਲਤ ਦੇ ਵੇਰਵੇ

ਗਾਹਕ ਵਚਨਬੱਧਤਾ (ਕਿਰਪਾ ਕਰਕੇ ਕਿਸੇ ਇੱਕ ਵਿਕਲਪ 'ਤੇ ਨਿਸ਼ਾਨ ਲਗਾਓ)

☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਕਿਸੇ ਵੀ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਨਹੀਂ ਲਈ ਹੈ। ਭਵਿੱਖ ਵਿੱਚ, ਜੇਕਰ ਮੈਂ/ਅਸੀਂ ਕਿਸੇ ਹੋਰ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਲੈਂਦੇ ਹਾਂ, ਤਾਂ ਮੈਂ/ਅਸੀਂ ਅਜਿਹੀ ਕ੍ਰੇਡਿਟ ਸਹੂਲਤ ਪ੍ਰਾਪਤ ਕਰਨ ਦੇ 7 ਕਾਰਜ ਦਿਨਾਂ ਦੇ ਅੰਦਰ ਸਾਰਣੀ ਦੇ ਅਨੁਸਾਰ ਸਾਰੇ ਵੇਰਵਿਆਂ ਦੇ ਨਾਲ ਆਰਬੀਐਲ ਬੈਂਕ ਨੂੰ ਸੂਚਿਤ ਕਰਾਂਗੇ।

☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ < 5 ਕਰੋੜ ਕ੍ਰੇਡਿਟ ਸੁਵਿਧਾਵਾਂ ਪ੍ਰਾਪਤ ਕਰ ਰਹੇ ਹਾਂ। ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਪ੍ਰਾਪਤ ਕ੍ਰੇਡਿਟ ਸਹੂਲਤਾਂ ਦੇ 5 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਹੋ ਜਾਣ 'ਤੇ ਆਰਬੀਐਲ ਬੈਂਕ ਨੂੰ ਸੂਚਿਤ ਕਰਨ ਦਾ ਵਚਨ ਦਿੰਦੇ ਹਾਂ।

☐ ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੈਂ/ਅਸੀਂ ਭਾਰਤੀ ਰਿਜ਼ਰਵ ਬੈਂਕ ਸਰਕੂਲਰ* (ਅਪਵਾਦ ਸੂਚੀ ਲਈ ਸਾਰਣੀ ਸੀ ਵੇਖੋ) ਦੇ ਅਨੁਸਾਰ ਅਪਵਾਦ ਸ਼੍ਰੇਣੀ ਦੇ ਅਧੀਨ ਆਉਂਦੇ ਹਾਂ ਜਿਵੇਂ ਕਿ ਸਮੇਂ-ਸਮੇਂ 'ਤੇ ਸੋਧ ਕੀਤੀ ਜਾ ਸਕਦੀ ਹੈ।

☐ ਮੈਂ/ਅਸੀਂ ਸਾਰਣੀ ਦੇ ਵਿੱਚ ਪ੍ਰਗਟ ਕੀਤੇ ਵੇਰਵਿਆਂ ਦੇ ਅਨੁਸਾਰ ਹੋਰ ਬੈਂਕਾਂ/ਆਰਬੀਐਲ ਬੈਂਕ ਨਾਲ ਕ੍ਰੇਡਿਟ ਸਹੂਲਤਾਂ ਲੈ ਰਹੇ ਹਾਂ ਅਤੇ ਇੱਥੇ ਦਿੱਤੇ ਵੇਰਵਿਆਂ ਦੀ ਸੁੱਧਤਾ ਦੀ ਪੁਸ਼ਟੀ ਕਰਦੇ ਹਾਂ।

☐ ਭਾਰਤੀ ਰਿਜ਼ਰਵ ਬੈਂਕ ਸਰਕੂਲਰ ਦੇ ਸੰਦਰਭ ਵਿੱਚ, ਮੈਂ/ਅਸੀਂ ਸਮਝਦੇ ਹਾਂ ਕਿ ਸੀਸੀ/ਓਡੀ ਕਰਜ਼ਦਾਰ ਜਿੱਥੇ ਬੈਂਕਿੰਗ ਪ੍ਰਣਾਲੀ ਵਿੱਚ ਕੁੱਲ ਜ਼ੋਖਿਮ 5 ਕਰੋੜ ਤੋਂ ਵੱਧ ਹੈ, ਕਰਜ਼ ਲੈਣ ਵਾਲੇ ਕੋਲ ਸਿਰਫ਼ 'ਇਕ ਬੈਂਕ' ਵਿੱਚ ਚਾਲੂ ਖਾਤਾ ਹੋ ਸਕਦਾ ਹੈ ਬਸ਼ਰਤ ਬੈਂਕ ਕੋਲ 10% ਤੋਂ ਵੱਧ ਹੋਵੇ। ਕਰਜ਼ ਜ਼ੋਖਿਮ (ਸੀਸੀ/ਓਡੀ ਇਸਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ)। ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੇਰੇ ਕੋਲ ਕੋਈ ਹੋਰ ਚਾਲੂ ਖਾਤਾ ਨਹੀਂ ਹੈ ਅਤੇ ਮੈਂ ਆਰਬੀਐਲ ਬੈਂਕ ਦੇ ਚਾਲੂ ਖਾਤੇ ਨੂੰ ਮੇਰੇ ਇੱਕੋ-ਇੱਕ ਅਤੇ ਵਿਸ਼ੇਸ਼ ਚਾਲੂ ਖਾਤੇ ਵਜੋਂ ਰੱਖਾਂਗਾ।

ਸਾਰਣੀ 1 - ਬੈਂਕ ਅਨੁਸਾਰ ਕ੍ਰੇਡਿਟ ਐਕਸਪੋਜ਼ਰ

ਕ੍ਰਮ ਸੰ.	ਬੈਂਕ ਦਾ ਨਾਮ	ਐਕਸਪੋਜ਼ਰ ਦੀ ਕਿਸਮ (ਸੀਸੀ ਜਾਂ ਓਡੀ ਜਾਂ ਹੋਰ ਲੋਨ ਐਕਸਪੋਜ਼ਰ)	% ਸੰਪਰਕ	ਰਕਮ
1.				
2.				
3.				
4.				
5.				
ਕੁੱਲ				

5 ਤੋਂ ਵੱਧ ਬੈਂਕਾਂ ਤੋਂ ਐਕਸਪੋਜ਼ਰ ਲਈ, ਉਪਰੋਕਤ ਫਾਰਮੈਟ ਵਿੱਚ ਵੱਖਰੀ ਸੀਟ ਸ਼ਾਮਲ ਕਰੋ। (ਐਕਸਪੋਜ਼ਰ ਦਾ ਅਰਥ ਹੈ ਬੈਂਕਿੰਗ ਪ੍ਰਣਾਲੀ ਵਿੱਚ ਸਵੀਕ੍ਰਿਤ ਫੰਡ ਆਧਾਰਿਤ ਅਤੇ ਗੈਰ-ਫੰਡ ਆਧਾਰਿਤ ਕ੍ਰੇਡਿਟ ਸੁਵਿਧਾਵਾਂ ਦਾ ਜੋੜ)

ਟੇਬਲ ਬੀ - ਡੇਬਿਟ ਪ੍ਰਮਾਣੀਕਰਨ (ਕਿਰਪਾ ਕਰਕੇ ਹੱਦ ਕੀਤੀ ਚੈੱਕ ਕਾਪੀ ਪ੍ਰਾਪਤ ਕਰੋ)

ਆਰਬੀਐਲ ਬੈਂਕ ਵਿੱਚ ਕੁੱਲ ਐਕਸਪੋਜ਼ਰ ਦੇ 10% ਤੋਂ ਘੱਟ ਵਾਲੇ ਸੀਸੀ/ਓਡੀ ਖਾਤਿਆਂ ਲਈ ਜਾਂ ਕੁਲੈਕਸ਼ਨ ਖਾਤਿਆਂ ਲਈ

ਮੈਂ/ਅਸੀਂ ਆਰਬੀਐਲ ਬੈਂਕ ਨੂੰ ਖਾਤੇ ਨੂੰ ਡੇਬਿਟ ਕਰਨ ਅਤੇ ਐਨਈਐਫਟੀ/ਆਰਟੀਜੀਐਸ ਰਾਹੀਂ ਨਾਮਿਤ ਖਾਤਾ ਸੰਖਿਆ ਵਿੱਚ ਫੰਡਾਂ ਭੇਜਣ ਦੇ ਲਈ ਅਧਿਕਾਰਤ ਕਰਦੇ ਹਨ:

ਲਾਭਪਾਤਰੀ ਖਾਤੇ ਦਾ ਨਾਮ (ਹੋਰ ਬੈਂਕ ਵਿੱਚ):

ਬੈਂਕ ਦਾ ਨਾਮ: ਬ੍ਰਾਂਚ ਦਾ ਨਾਮ: ਆਈਐਫਐਸਸੀ ਕੋਡ:

☐ ਮੈਂ ਇਸ ਘੋਸ਼ਣਾ ਦੇ ਅਨੁਸਾਰ ਆਪਣੇ ਖਾਤੇ ਵਿੱਚ ਸਥਾਈ ਨਿਰਦੇਸ਼ਾਂ ਨੂੰ ਸੈਟ ਕਰਨਾ ਚਾਹੁੰਦਾ/ਚਾਹੁੰਦੀ ਹਾਂ।

*ਐਸਆਈ ਦੀ ਸ਼ੁਰੂਆਤ ਮਿਤੀ: ਖਾਤਾ ਖੋਲ੍ਹਣ/ਰੂਪਾਂਤਰਨ ਦੀ ਮਿਤੀ ਦਿਨ ਮਹੀਨਾ ਸਾਲ ਐਸਆਈ ਦੀ ਸਮਾਪਤੀ ਦੀ ਮਿਤੀ: ਦਸੰਬਰ 2099.

*ਡਿਫਾਲਟ ਐਸਆਈ ਬਾਰੰਬਾਰਤਾ ਅਗਲੇ ਦਿਨ ਸਵੇਰ ਦੇ ਤੌਰ 'ਤੇ ਸੈੱਟ ਕੀਤੀ ਜਾਵੇਗੀ।

ਮੈਂ/ਅਸੀਂ ਆਰਬੀਐਲ ਬੈਂਕ ਨੂੰ ਸੀਆਰਆਈਐਲਸੀ, ਕ੍ਰੇਡਿਟ ਸੂਚਨਾ ਕੰਪਨੀਆਂ (ਸੀਆਈਸੀ) ਅਤੇ ਰਾਸ਼ਟਰੀ ਈ-ਗਵਰਨੈਂਸ ਸੇਵਾ ਲਿਮਿਟਡ (ਐਨਈਐਸਐਲ) ਤੋਂ ਐਕਸਪੋਜ਼ਰ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਅਧਿਕਾਰਤ ਕਰਦੇ ਹਾਂ।

ਮੈਂ/ਅਸੀਂ ਬੈਂਕ ਨੂੰ ਘੱਟ ਤੋਂ ਘੱਟ ਛਿਮਾਰੀ ਆਧਾਰ 'ਤੇ ਜਾਂ ਜਦੋਂ ਵੀ ਕਰਜ਼ ਐਕਸਪੋਜ਼ਰ ਦੀ ਸੰਰਚਨਾ ਵਿੱਚ ਕੋਈ ਬਦਲਾਵ ਹੁੰਦਾ ਹੈ, ਜੋ ਵੀ ਪਹਿਲਾਂ ਹੋਵੇ, ਜ਼ੋਖਿਮ ਵਿਤਰਣ ਪ੍ਰਦਾਨ ਕਰਾਂਗੇ।

ਮੈਂ/ਅਸੀਂ ਇਹ ਯਕੀਨੀ ਬਣਾਵਾਂਗੇ ਕਿ ਡੇਬਿਟ ਫ੍ਰੀਜ਼ ਦੇ ਨਾਲ ਕੁਲੈਕਸ਼ਨ ਖਾਤੇ/ਓਡੀ-ਸੀਸੀ ਖਾਤੇ (ਆਂ) ਵਿੱਚ ਬਦਲੇ ਗਏ ਖਾਤਿਆਂ ਲਈ ਹੇਠਾਂ ਦਿੱਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ:

- ਨੈੱਟ ਬੈਂਕਿੰਗ (ਰਿਟੇਲ ਅਤੇ ਸੀਆਈਬੀ) 'ਤੇ ਲੈਣ-ਦੇਣ ਦੀ ਪਹੁੰਚ ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ • ਸਾਰੇ ਕਾਰਡ ਪੱਕੇ ਤੌਰ 'ਤੇ ਬਲੌਕ ਕਰ ਦਿੱਤੇ ਜਾਣਗੇ • ਜੇਕਰ ਕੋਈ ਜਾਰੀ ਕੀਤਾ ਗਿਆ ਹੋਵੇ ਤਾਂ ਉਸ ਨੂੰ ਰੋਕ ਦਿੱਤਾ ਜਾਵੇਗਾ
- ਈਸੀਐਸ, ਐਸਆਈ, ਆਟੋ ਸਵੀਪ-ਆਊਟ ਸਹੂਲਤ ਬੰਦ ਕਰ ਦਿੱਤੀ ਜਾਵੇਗੀ • ਯੂਪੀਆਈ, ਪੀਓਐਸ ਆਦਿ ਵਰਗੇ ਡਿਜੀਟਲ ਲੈਣ-ਦੇਣ ਦੀ ਪਹੁੰਚ ਨੂੰ ਰੋਕ ਦਿੱਤਾ ਜਾਵੇਗਾ

ਮੈਂ/ਅਸੀਂ ਜਾਣਦੇ ਹਾਂ ਕਿ ਜਦੋਂ ਓਡੀਸੀਸੀ/ਸੰਗ੍ਰਹਿ ਖਾਤੇ ਨੂੰ ਨਿਯਮਤ ਚਾਲੂ ਖਾਤੇ/ਓਡੀ-ਸੀਸੀ ਖਾਤੇ ਵਿੱਚ ਬਦਲਿਆ ਜਾਂਦਾ ਹੈ ਤਾਂ ਮੈਨੂੰ/ਸਾਨੂੰ ਲੋੜਦੀਆਂ ਸਹੂਲਤਾਂ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਟੇਬਲ ਸੀ - ਅਪਵਾਦ ਸੂਚੀ

- ਰੀਅਲ ਅਸਟੇਟ ਪ੍ਰੋਜੈਕਟਾਂ (ਆਰਈਆਰਏ) ਲਈ ਖਾਤੇ
- ਭਾਰਤੀ ਰਿਜ਼ਰਵ ਬੈਂਕ ਦੁਆਰਾ ਇਜਾਜ਼ਤ ਦਿੱਤੀਆਂ ਗਈਆਂ ਖਾਸ ਗਤੀਵਿਧੀਆਂ ਲਈ ਭੁਗਤਾਨ ਐਗਰੀਗੇਟਰਾਂ/ਪ੍ਰੋਪੋਡ ਭੁਗਤਾਨ ਸਾਧਨ ਜਾਰੀਕਰਤਾਵਾਂ ਦੇ ਨੋਡਲ ਜਾਂ ਐਸਕ੍ਰੂ ਖਾਤੇ
- ਡੇਬਿਟ ਕਾਰਡ/ਏਟੀਐਮ ਕਾਰਡ/ਕ੍ਰੇਡਿਟ ਕਾਰਡ ਜਾਰੀਕਰਤਾਵਾਂ/ਅਧਿਗ੍ਰਹਿਣਕਰਤਾਵਾਂ ਨਾਲ ਸਬੰਧਤ ਬਕਾਇਆ ਦੇ ਨਿਪਟਾਰੇ ਲਈ ਖਾਤੇ
- ਫੇਮਾ, 1999 ਦੇ ਤਹਿਤ ਮਨਜ਼ੂਰ ਖਾਤੇ
- ਆਈਪੀਓ/ਐਨਐਫਟੀ/ਐਫਪੀਓ/ਸੇਅਰ ਦੇ ਉਦੇਸ਼ ਦੇ ਲਈ ਖਾਤੇ ਬਾਇਬੈਕ/ਲਾਭ-ਅੰਸ਼ ਭੁਗਤਾਨ/ਵਪਾਰਕ ਪੱਤਰਾਂ ਨੂੰ ਜਾਰੀ ਕਰਨਾ/ਡਿਬੋਚਰ ਦੀ ਵੰਡ/ਸਬਸਿਡੀ
- ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਦੇ ਭੁਗਤਾਨ ਦੇ ਲਈ ਖਾਤੇ, ਜੋ ਉਹਨਾਂ ਨੂੰ ਇਕੱਠੇ ਕਰਨ ਲਈ ਅਧਿਕਾਰਤ ਬੈਂਕਾਂ ਦੇ ਨਾਲ ਖੋਲ੍ਹੇ ਗਏ ਹਨ, ਅਜਿਹੇ ਬੈਂਕ ਦੇ ਕਰਜ਼ਦਾਤਾਵਾਂ ਦੇ ਲਈ ਜੋ ਅਜਿਹੇ ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਨੂੰ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹੈ
- ਕਿਸੇ ਖਾਸ ਪ੍ਰੋਜੈਕਟ ਦੇ ਨਕਦੀ ਪ੍ਰਵਾਹ ਨੂੰ ਪ੍ਰਾਪਤ ਕਰਨ/ਨਿਗਰਾਨੀ ਕਰਨ ਲਈ ਕਿਸੇ ਬੈਂਕ ਦੁਆਰਾ ਖੋਲ੍ਹੇ ਗਏ ਖਾਤੇ, ਬਸ਼ਰਤ ਕਰਜ਼ਦਾਰ ਨੇ ਉਸ ਪ੍ਰੋਜੈਕਟ ਲਈ ਕੋਈ ਸੀਸੀ/ਓਡੀ ਸਹੂਲਤ ਦਾ ਲਾਭ ਨਾ ਉਠਾਇਆ ਹੋਵੇ
- ਮੁਦਰਾ ਦੀ ਸੋਰਸਿੰਗ ਦੇ ਲਈ ਵਫ਼ਾਈਟ ਲੋਬਲ ਏਟੀਐਮ ਆਪਰੇਟਰਾਂ ਅਤੇ ਉਨ੍ਹਾਂ ਦੇ ਏਜੰਟਾਂ, ਕੈਸ-ਇਨ-ਟ੍ਰਾਂਜਿਟ (ਸੀਆਈਟੀ) ਕੰਪਨੀਆਂ / ਨਕਦ ਮੁੜ ਪੂਰਤੀ ਏਜੰਸੀਆਂ (ਸੀਆਰਏ) ਦੇ ਖਾਤੇ।
- ਅੰਤਰ-ਬੈਂਕ ਖਾਤੇ
- ਅਖਿਲ ਭਾਰਤੀ ਵਿੱਤੀ ਸੰਸਥਾਵਾਂ (ਏਆਈਐਫਆਈ) ਦੇ ਖਾਤੇ, ਜਿਵੇਂ ਕਿ, ਐਗਰਿਜ਼ ਬੈਂਕ, ਨਾਬਾਰਡ, ਐਨਐਚਬੀ, ਅਤੇ ਐਸਆਈਡੀਬੀਆਈ ਤੇ
- ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿਸ਼ੇਸ਼ ਨਿਰਦੇਸ਼ਾਂ ਦੇ ਤਹਿਤ ਖੋਲ੍ਹੇ ਗਏ ਖਾਤੇ
- ਕੇਂਦਰ ਜਾਂ ਰਾਜ ਸਰਕਾਰਾਂ/ਰੈਗੂਲੇਟਰੀ ਏਜੰਸੀਆਂ ਦੇ ਆਦੇਸ਼ਾਂ ਦੁਆਰਾ ਨੱਥੀ ਖਾਤੇ ਅਦਾਰੇ/ਅਦਾਲਤਾਂ/ਜਾਂਚ ਏਜੰਸੀਆਂ ਆਦਿ, ਜਿੱਥੇ ਗਾਹਕ ਕੋਈ ਵਿਵੇਕ ਅਧੀਨ ਡੇਬਿਟ ਨਹੀਂ ਕਰ ਸਕਦਾ।

ਅਧਿਕਾਰਤ ਵਿਅਕਤੀ/ਵਿਅਕਤੀਆਂ ਦਾ ਨਾਮ

Signature/Thumb Impression of
Authorised Person & Rubber stamp

9. ਐਫਏਟੀਸੀਏ/ਸੀਆਰਐਸ ਘੋਸ਼ਣਾ

ਵਿਅਕਤੀਗਤ ਖਾਤਿਆਂ (ਇਕਲ ਮਾਲਕੀ ਸਹਿਤ) ਲਈ ਐਫਏਟੀਸੀਏ-ਸੀਆਰਐਸ ਘੋਸ਼ਣਾ (ਇਕੱਲੇ ਮਾਲਕ ਸਮੇਤ)

ਐਫਏਟੀਸੀਏ ਅਤੇ ਸੀਆਰਐਸ ਦੇ ਤਹਿਤ ਵਿਵਰਣ (ਹਿਦਾਇਤਾਂ ਦੇਖੋ)

(ਜੋ ਲੋੜ ਹੋਵੇ ਤਾਂ ਆਪਣੀ ਟੈਕਸ ਰਿਹਾਇਸ਼ ਬਾਰੇ ਹੋਰ ਮਾਰਗਦਰਸ਼ਨ ਲਈ ਕਿਰਪਾ ਕਰਕੇ ਆਪਣੇ ਪੇਸ਼ੇਵਰ ਟੈਕਸ ਸਲਾਹਕਾਰ ਨਾਲ ਸਲਾਹ ਕਰੋ)

1. ਖਾਤਾਧਾਰਕ ਦਾ ਨਾਮ:	2. ਗਾਹਕ ਆਈਡੀ:	
3. ਪਿਤਾ ਦਾ ਨਾਮ:	4. ਜੀਵਨ ਸਾਥੀ ਦਾ ਨਾਮ (ਵਿਕਲਪਿਕ):	
5. ਲਿੰਗ:	6. ਪੈਨ:	
7. ਆਧਾਰ ਨੰਬਰ (ਜੇ ਉਪਲਬਧ ਹੋਵੇ)	8. ਜਨਮ ਮਿਤੀ:	
9. ਜਨਮ ਸਹਿਰ:	10. ਜਨਮ ਦੇਸ:	
11. ਰਾਸ਼ਟਰੀਅਤਾ:	12. ਕਿੱਤੇ ਦੀ ਕਿਸਮ:	
13. ਟੈਕਸ ਰਿਹਾਇਸ਼ ਦਾ ਪਤਾ (ਸਹਿਰ, ਰਾਜ, ਦੇਸ ਅਤੇ ਪਿਨ ਕੋਡ ਸਮੇਤ):		
14. ਪਤੇ ਦੀ ਕਿਸਮ:	ਮੌਜੂਦਾ ਰਿਹਾਇਸ਼	ਕਾਰੋਬਾਰ
15. ਪਛਾਣ ਦਸਤਾਵੇਜ਼ ਅਤੇ ਨੰਬਰ: (ਜਿਵੇਂ ਕਿ ਪਾਸਪੋਰਟ, ਚੋਣ ਆਈਡੀ, ਆਦਿ)		

ਕਿਰਪਾ ਕਰਕੇ ਲਾਗੂ ਕਰ ਰਿਹਾਇਸ਼ੀ ਘੋਸ਼ਣਾ 'ਤੇ ਸਹੀ ਦਾ ਨਿਸ਼ਾਨ ਲਗਾਓ: (ਕੋਈ ਇੱਕ)

- ☐ ਵਿਅਕਤੀ ਭਾਰਤ ਦਾ ਕਰ ਨਿਵਾਸੀ ਹੈ ਅਤੇ ਨਹੀਂ ਕਿਸੇ ਹੋਰ ਦੇਸ ਦਾ ਕਰ ਨਿਵਾਸੀ ਜਾਂ
- ☐ ਵਿਅਕਤੀ ਹੇਠਾਂ ਦਿੱਤੀ ਸਾਰਣੀ ਵਿੱਚ ਦੱਸੇ ਗਏ ਦੇਸਾਂ ਦਾ ਕਰ ਨਿਵਾਸੀ ਹੈ

ਕਿਰਪਾ ਕਰਕੇ ਕਰ ਉਦੇਸ਼/ਸਾਂ ਦੇ ਲਈ ਉਹਨਾਂ ਸਾਰਿਆਂ ਦੇਸ਼/ਸਾਂ ਨੂੰ ਦਰਸਾਓ ਜਿੱਥੇ ਇਕਾਈ ਨਿਵਾਸੀ ਹੈ ਅਤੇ ਹੇਠਾਂ ਸੰਬੰਧਿਤ ਕਰ ਆਈਡੀ ਨੰਬਰ ਦਿੱਤਾ ਗਿਆ ਹੈ:

ਦੇਸ	ਕਰ ਪਛਾਣ ਨੰਬਰ%	ਪਛਾਣ ਕਿਸਮ (ਟੀਆਈਐਨ ਜਾਂ ਹੋਰ%, ਕਿਰਪਾ ਕਰਕੇ ਦੱਸੋ)

#ਸੰਯੁਕਤ ਰਾਜ ਅਮਰੀਕਾ ਨੂੰ ਵੀ ਸ਼ਾਮਲ ਕਰਨ ਲਈ, ਜਿੱਥੇ ਵਿਅਕਤੀ ਅਮਰੀਕਾ ਦਾ ਨਾਗਰਿਕ/ਗ੍ਰੀਨ ਕਾਰਡਧਾਰਕ ਹੈ

%ਜੇ ਕਰ ਪਛਾਣ ਨੰਬਰ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰਕੇ ਕਾਰਜਸ਼ੀਲ ਬਰਾਬਰ ਪ੍ਰਦਾਨ ਕਰੋ

ਪ੍ਰਮਾਣੀਕਰਨ

ਮੈਂ/ਅਸੀਂ ਇਸ ਫਾਰਮ ਦੀਆਂ ਜਾਣਕਾਰੀ ਜ਼ਰੂਰਤਾਂ ਨੂੰ ਸਮਝ ਲਿਆ ਹੈ (ਐਫਏਟੀਸੀਏ/ਸੀਆਰਐਸ ਨਿਰਦੇਸ਼ਾਂ ਦੇ ਨਾਲ ਪੜ੍ਹੋ) ਅਤੇ ਇਸ ਦੁਆਰਾ ਪੁਸ਼ਟੀ ਕਰਦੇ ਹਾਂ ਕਿ ਇਸ ਫਾਰਮ 'ਤੇ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚੀ, ਸਹੀ ਅਤੇ ਪੂਰੀ ਹੈ। ਮੈਂ/ਅਸੀਂ ਇਹ ਵੀ ਪੁਸ਼ਟੀ ਕਰਦੇ ਹਾਂ ਕਿ ਮੈਂ/ਅਸੀਂ ਹੇਠਾਂ ਐਫਏਟੀਸੀਏ/ਸੀਆਰਐਸ ਨਿਯਮਾਂ ਅਤੇ ਸਰਤਾਂ ਨੂੰ ਪੜ੍ਹਿਆ ਅਤੇ ਸਮਝ ਲਿਆ ਹੈ ਅਤੇ ਇਸ ਦੁਆਰਾ ਇਸਨੂੰ ਸਵੀਕਾਰ ਕਰਦੇ ਹਾਂ।

ਨਾਮ:		
ਮਿਤੀ:	DDMMYY	ਸਥਾਨ: ਹਸਤਾਖਰ

ਐਫਏਟੀਸੀਏ/ਸੀਆਰਐਸ ਦੇ ਅਧੀਨ ਵੇਰਵੇ (ਨਿਰਦੇਸ਼ ਵੇਖੋ)

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਨਿਯਮ, 1962 ਦੇ ਭਾਗ ਦੇ ਰੂਪ ਵਿੱਚ ਨਿਯਮ 114F ਤੋਂ 114H ਨੂੰ ਸੂਚਿਤ ਕੀਤਾ ਹੈ, ਜਿਸਦੇ ਅਨੁਸਾਰ ਬੈਂਕ ਵਰਗੀਆਂ ਭਾਰਤੀ ਵਿੱਤੀ ਸੰਸਥਾਵਾਂ ਨੂੰ ਸਾਡੇ ਸਾਰੇ ਖਾਤਾਧਾਰਕਾਂ ਤੋਂ ਵਾਧੂ ਵਿਅਕਤੀਗਤ, ਕਰ ਅਤੇ ਲਾਭਕਾਰੀ ਮਾਲਕ ਜਾਣਕਾਰੀ ਅਤੇ ਕੁਝ ਸਰਟੀਫਿਕੇਟ ਅਤੇ ਦਸਤਾਵੇਜ਼ ਲੈਣ ਦੀ ਲੋੜ ਪਵੇਗੀ। ਸਬੰਧਿਤ ਮਾਮਲਿਆਂ ਵਿੱਚ, ਜਾਣਕਾਰੀ ਕਰ ਅਧਿਕਾਰੀਆਂ/ਨਿਯੁਕਤ ਏਜੰਸੀਆਂ ਨੂੰ ਦੇਣੀ ਪਵੇਗੀ। ਪਾਲਣਾ ਲਈ, ਸਾਨੂੰ ਖਾਤੇ ਤੋਂ ਉਚਿਤ ਰੋਕ ਜਾਂ ਇਸ ਦੇ ਸਬੰਧ ਵਿੱਚ ਕੋਈ ਵੀ ਆਮਦਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਰੋਕ ਲਗਾਉਣ ਵਾਲੇ ਏਜੰਟ ਵਰਗੀ ਕਿਸੇ ਵੀ ਸੰਸਥਾ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਜਾਣਕਾਰੀ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਾਨੂੰ ਤੁਰੰਤ ਸੂਚਿਤ ਕਰੋ, ਭਾਵ, 30 ਦਿਨਾਂ ਦੇ ਅੰਦਰ।

ਐਫਏਟੀਸੀਏ/ਸੀਆਰਐਸ ਨਿਰਦੇਸ਼:

ਜੇਕਰ ਤੁਹਾਡੇ ਕਰ ਰਿਹਾਇਸ਼ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਅਮਰੀਕਾ ਦੇ ਨਾਗਰਿਕ ਜਾਂ ਨਿਵਾਸੀ ਜਾਂ ਗ੍ਰੀਨ ਕਾਰਡਧਾਰਕ ਹੋ, ਤਾਂ ਕਿਰਪਾ ਕਰਕੇ ਆਪਣੇ ਯੂਐਸ ਕਰ ਪਛਾਣ ਨੰਬਰ ਦੇ ਨਾਲ ਵਿਦੇਸ਼ੀ ਦੇਸ਼ ਦੀ ਜਾਣਕਾਰੀ ਖੇਤਰ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਸ਼ਾਮਲ ਕਰੋ।

\$ਜੇਕਰ ਉਹ ਦੇਸ ਜਿਸ ਵਿੱਚ ਤੁਸੀਂ ਟੈਕਸ ਨਿਵਾਸੀ ਹੋ, ਅਜਿਹੇ ਪਛਾਣਕਰਤਾ ਜਾਰੀ ਕਰਦਾ ਹੈ ਤਾਂ ਟੀਆਈਐਨ ਜਾਂ ਸਮਾਨ ਕਾਰਜਸ਼ੀਲ ਪ੍ਰਦਾਨ ਕਰਨਾ ਜ਼ਰੂਰੀ ਹੈ। ਜੇਕਰ ਕੋਈ ਟੀਆਈਐਨ ਉਪਲਬਧ ਨਹੀਂ ਹੈ ਜਾਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ, ਤਾਂ ਕਿਰਪਾ ਕਰਕੇ ਸਪੱਸ਼ਟੀਕਰਨ ਪ੍ਰਦਾਨ ਕਰੋ ਅਤੇ ਇਸਨੂੰ ਫਾਰਮ ਨਾਲ ਨੱਥੀ ਕਰੋ।

ਜੇਕਰ ਗਾਹਕ ਕੋਲ ਕਿਸੇ ਵਿਦੇਸ਼ੀ ਦੇਸ ਨਾਲ ਸਬੰਧਿਤ ਹੋਣ ਲਿਖੇ ਸੰਕੇਤ ਹਨ ਅਤੇ ਫਿਰ ਵੀ ਉਹ ਆਪਣੇ ਆਪ ਨੂੰ ਸਬੰਧਿਤ ਦੇਸ ਵਿੱਚ ਗੈਰ-ਟੈਕਸ ਨਿਵਾਸੀ ਹੋਣ ਦਾ ਐਲਾਨ ਕਰਦਾ ਹੈ, ਤਾਂ ਗਾਹਕ ਨੂੰ ਹੇਠਾਂ ਦੱਸੇ ਅਨੁਸਾਰ ਸੰਬੰਧਿਤ ਇਲਾਜ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ:

ਐਫਏਟੀਸੀਏ/ਸੀਆਰਐਸ ਸੰਕੇਤ ਦੇਖੋ ਗਏ (ਟਿਕ ਕੀਤਾ ਗਿਆ)	ਐਫਏਟੀਸੀਏ/ਸੀਆਰਐਸ ਸੰਕੇਤ ਦੇ ਉਪਚਾਰ ਲਈ ਲੋੜਦਾਰੀ ਦਸਤਾਵੇਜ਼
ਅਮਰੀਕਾ ਦਾ ਜਨਮ ਸਥਾਨ	1. ਸਵੈ-ਪ੍ਰਮਾਣੀਕਰਨ ਕਿ ਖਾਤਾਧਾਰਕ ਨਾ ਤਾਂ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਨਾ ਹੀ ਟੈਕਸ ਉਦੇਸ਼ਾਂ ਲਈ ਨਿਵਾਸੀ ਹੈ; 2. ਗੈਰ-ਅਮਰੀਕੀ ਪਾਸਪੋਰਟ ਜਾਂ ਕੋਈ ਵੀ ਗੈਰ-ਅਮਰੀਕੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਦਸਤਾਵੇਜ਼ ਜੋ ਰਾਸ਼ਟਰੀਅਤਾ ਜਾਂ ਨਾਗਰਿਕਤਾ ਦਾ ਸਬੂਤ ਦਿੰਦਾ ਹੋਵੇ (ਹੇਠਾਂ ਦਿੱਤੀ ਸੂਚੀ ਵੇਖੋ); ਅਤੇ 3. ਹੇਠ ਲਿਖਿਆਂ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ: ਓ. ਨਾਗਰਿਕਤਾ ਦੇ ਨੁਕਸਾਨ ਦਾ ਸਰਟੀਫਿਕੇਟ ਦੀ ਪ੍ਰਮਾਣਿਤ ਕਾਪੀ ਜਾਂ ਅ. ਗਾਹਕ ਦੇ ਕੋਲ ਅਮਰੀਕੀ ਨਾਗਰਿਕਤਾ ਤਿਆਗਣ ਦੇ ਬਾਵਜੂਦ ਅਜਿਹਾ ਸਰਟੀਫਿਕੇਟ ਕਿਉਂ ਨਹੀਂ ਹੈ, ਇਸਦਾ ਉਚਿਤ ਸਪੱਸ਼ਟੀਕਰਨ; ਜਾਂ ਗਾਹਕ ਨੇ ਜਨਮ ਦੇ ਸਮੇਂ ਅਮਰੀਕੀ ਨਾਗਰਿਕਤਾ ਕਿਉਂ ਪ੍ਰਾਪਤ ਨਹੀਂ ਕੀਤੀ
ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਵਿੱਚ ਰਿਹਾਇਸ਼/ਭਾਗ ਪਤਾ	1. ਸਵੈ-ਪ੍ਰਮਾਣੀਕਰਨ ਕਿ ਖਾਤਾ ਧਾਰਕ ਨਾ ਤਾਂ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਨਾ ਹੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਦਾ ਕਰ ਨਿਵਾਸੀ ਹੈ; ਅਤੇ 2. ਦਸਤਾਵੇਜ਼ੀ ਪ੍ਰਮਾਣ (ਹੇਠਾਂ ਦਿੱਤੀ ਸੂਚੀ ਵੇਖੋ)
ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਵਿੱਚ ਟੈਲੀਫੋਨ ਨੰਬਰ	ਜੇਕਰ ਕੋਈ ਭਾਰਤੀ ਟੈਲੀਫੋਨ ਨੰਬਰ ਨਹੀਂ ਦਿੱਤਾ ਗਿਆ ਹੈ 1. ਸਵੈ-ਪ੍ਰਮਾਣੀਕਰਨ ਕਿ ਖਾਤਾਧਾਰਕ ਨਾ ਤਾਂ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਨਾ ਹੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਦਾ ਕਰ ਨਿਵਾਸੀ ਹੈ; ਅਤੇ 2. ਦਸਤਾਵੇਜ਼ੀ ਪ੍ਰਮਾਣ (ਹੇਠਾਂ ਦਿੱਤੀ ਸੂਚੀ ਵੇਖੋ) ਜੇਕਰ ਕਿਸੇ ਵਿਦੇਸ਼ੀ ਦੇਸ ਦੇ ਟੈਲੀਫੋਨ ਨੰਬਰ ਦੇ ਨਾਲ ਭਾਰਤੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ 1. ਸਵੈ-ਪ੍ਰਮਾਣੀਕਰਨ ਕਿ ਖਾਤਾਧਾਰਕ ਨਾ ਤਾਂ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਨਾ ਹੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਦੇ ਕਰ ਉਦੇਸ਼ਾਂ ਲਈ ਕਰ ਨਿਵਾਸੀ ਹੈ; ਜਾਂ 2. ਦਸਤਾਵੇਜ਼ੀ ਪ੍ਰਮਾਣ (ਹੇਠਾਂ ਦਿੱਤੀ ਸੂਚੀ ਵੇਖੋ)
ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਵਿੱਚ ਰੱਖੇ ਗਏ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਲਈ ਸਥਾਈ ਨਿਰਦੇਸ਼ (ਡਿਪੌਜ਼ਿਟਰੀ ਖਾਤਿਆਂ ਤੋਂ ਇਲਾਵਾ)	1. ਸਵੈ-ਪ੍ਰਮਾਣੀਕਰਨ ਕਿ ਖਾਤਾ ਧਾਰਕ ਨਾ ਤਾਂ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਨਾ ਹੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ ਦਾ ਕਰ ਨਿਵਾਸੀ ਹੈ; ਅਤੇ 2. ਦਸਤਾਵੇਜ਼ੀ ਸਬੂਤ (ਹੇਠਾਂ ਦਿੱਤੀ ਸੂਚੀ ਵੇਖੋ)

ਟੈਕਸ ਉਦੇਸ਼ਾਂ ਲਈ ਰਿਹਾਇਸ਼(ਸਾਂ) ਨੂੰ ਸਥਾਪਿਤ ਕਰਨ ਲਈ ਲੋੜਦਾਰੀ ਸਵੀਕਾਰਯੋਗ ਦਸਤਾਵੇਜ਼ੀ ਪ੍ਰਮਾਣਾਂ ਦੀ ਸੂਚੀ:

1. ਇੱਕ ਅਧਿਕਾਰਤ ਸਰਕਾਰੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਰਿਹਾਇਸ਼ੀ ਸਰਟੀਫਿਕੇਟ*
2. ਇੱਕ ਅਧਿਕਾਰਤ ਸਰਕਾਰੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਵੈਧ ਪਛਾਣ ਪੱਤਰ* (ਜਿਵੇਂ ਕਿ ਪਾਸਪੋਰਟ, ਰਾਸ਼ਟਰੀ ਪਛਾਣ ਪੱਤਰ, ਆਦਿ)

*ਸਰਕਾਰ ਜਾਂ ਉਸਦੀ ਏਜੰਸੀ ਜਾਂ ਉਸ ਦੇਸ ਜਾਂ ਖੇਤਰ ਦੀ ਨਗਰਪਾਲਿਕਾ ਜਿਸ ਵਿੱਚ ਭੁਗਤਾਨਕਰਤਾ ਨਿਵਾਸੀ ਹੋਣ ਦਾ ਦਾਅਵਾ ਕਰਦਾ ਹੈ।

ਮੈਂ/ਅਸੀਂ ਭਾਰਤ ਦੇ ਨਿਵਾਸੀ ਹਾਂ। ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸੱਚ ਅਤੇ ਸਹੀ ਹੈ। ਜੇਕਰ ਜਾਣਕਾਰੀ ਝੂਠੀ, ਗਲਤ, ਗਲਤ ਤਰੀਕ ਨਾਲ ਪੇਸ਼ ਕਰਨ ਵਾਲੀ ਅਤੇ ਭ੍ਰਾਮਕ ਪ੍ਰਾਪਤੀ ਜਾਂਦੀ ਹੈ, ਤਾਂ ਮੈਨੂੰ ਪਤਾ ਹੈ ਕਿ ਮੈਨੂੰ ਇਸਦੇ ਲਈ ਜ਼ਿੰਦਗੀ ਨਹਿਰਾਇਆ ਜਾ ਸਕਦਾ ਹੈ। ਮੈਂ/ਅਸੀਂ ਹੇਠਾਂ ਹਸਤਾਖਰਾਤਵਾਂ ਨੇ ਬੈਂਕ ਦੀ ਵੈਬਸਾਈਟ www.rblbank.com (ਹੋਰ > ਨਿਯਮ ਅਤੇ ਸਰਤਾਂ) 'ਤੇ ਪ੍ਰਾਪਤੀ ਲਈ ਨਿਯਮਾਂ ਅਤੇ ਸ਼ਰਤਾਂ ਦੇ ਸਾਰੇ ਪ੍ਰਾਵਾਨਾਂ ਨੂੰ ਪੜ੍ਹ ਅਤੇ ਸਹਿਮਤ ਲਿਆ ਹੈ ਅਤੇ ਉਹਨਾਂ ਦਾ ਪਾਲਣ ਕਰਨ ਅਤੇ ਉਹਨਾਂ ਨਾਲ ਬਾਧਿਤ ਹੋਣ ਦੇ ਲਈ ਸਹਿਮਤ ਹਾਂ। ਜੋ ਆਰਥੀਅਲ ਬੈਂਕ ਦੇ ਨਾਲ ਮੇਰੇ/ਸਾਡੇ ਸਾਰੇ ਮੌਜੂਦਾ ਅਤੇ ਭਵਿੱਖ ਦੇ ਖਾਤੇਆਂ ਨੂੰ ਖੋਲ੍ਹਣਾ ਅਤੇ ਏਟੀਆਮ/ਡੇਬਿਟ ਕਾਰਡ/ਮੋਬਾਇਲ ਬੈਂਕਿੰਗ/ਇੰਟਰਨੈਟ ਬੈਂਕਿੰਗ/ਨੇਬੈਂਕ ਬੈਂਕਿੰਗ/ਬਿੱਲ ਦਾ ਭੁਗਤਾਨ ਸਹੂਲਤ ਆਦਿ ਸਹਿਤ ਵੱਖ-ਵੱਖ ਸੇਵਾਵਾਂ ਨਾਲ ਸਬੰਧਿਤ ਹੈ। ਮੈਂ/ਅਸੀਂ ਸਮਝਦੇ ਹਾਂ ਕਿ ਬੈਂਕ ਆਪਣੀ ਸਵੈ-ਇੱਛਾ ਨਾਲ ਮੈਨੂੰ/ਸਾਨੂੰ ਬਿਨਾਂ ਕਿਸੇ ਸੂਚਨਾ ਦੇ ਕਿਸੇ ਵੀ ਸੇਵਾ ਨੂੰ ਪੂਰੀ ਤਰ੍ਹਾਂ ਜਾਂ ਆਂਸ਼ਿਕ ਤੌਰ 'ਤੇ ਬੰਦ ਕਰ ਸਕਦਾ ਹੈ। ਮੈਂ ਸਹਿਮਤ ਹਾਂ ਕਿ ਬੈਂਕ ਸਮੇਂ-ਸਮੇਂ 'ਤੇ ਲਾਗੂ ਸੇਵਾ ਚਾਰਜਜ਼ ਲਈ ਮੇਰੇ ਖਾਤੇ ਵਿੱਚੋਂ ਕਟੌਤੀ ਕਰ ਸਕਦਾ ਹੈ। ਮੈਂ/ਅਸੀਂ ਸਹਿਮਤ ਹਾਂ ਕਿ ਜੇ ਮੇਰੀ/ਸਾਡੀ ਬੈਨਕੀ 'ਤੇ ਸਮੇਂ ਤੋਂ ਪਹਿਲਾਂ ਨਿਕਾਸੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਜਮ੍ਹਾਂ 'ਤੇ ਵਿਆਜ ਦਾ ਭੁਗਤਾਨ ਬੈਂਕ/ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਿਤ ਮੌਜੂਦਾ ਸ਼ਰਤਾਂ ਦੇ ਅਨੁਸਾਰ ਕਰਨ ਦੀ ਇਜਾਜ਼ਤ ਹੋਣ ਲਈ ਹੈ। ਮੈਂ/ਅਸੀਂ ਬੈਂਕ ਨੂੰ ਉਸਦੇ ਏਜੰਟ/ਪ੍ਰੋਕੁਰਾਡ ਕਰਨ ਅਤੇ ਕ੍ਰੇਡਿਟ ਬਿਊਰੋ/ਸੰਵਿਧਾਨਿਕ ਅਦਾਰਿਆਂ/ਹੋਰ ਏਜੰਸੀਆਂ ਦੇ ਨਾਲ ਕਿਸੇ/ਸਾਰੀਆਂ ਸੂਚਨਾਵਾਂ ਦਾ ਆਦਾਨ-ਪ੍ਰਦਾਨ/ਸਾਂਝਾ ਕਰਨ/ਭਾਗ ਲੈਣ ਦੇ ਲਈ ਅਧਿਕਾਰਤ ਕਰਦੇ ਹਾਂ, ਜਿਵੇਂ ਕਿ ਜ਼ਰੂਰੀ ਜਾਂ ਉਚਿਤ ਸਮਝਿਆ ਜਾ ਸਕਦਾ ਹੈ।

ਮੈਂ/ਅਸੀਂ ਇਸ ਦੁਆਰਾ ਪੁਸ਼ਟੀ ਕਰਦੇ ਹਾਂ ਕਿ ਆਰਬੀਐਲ ਬੈਂਕ ਵਿੱਚ ਖਾਤਾ ਖੋਲ੍ਹਣ ਲਈ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤਾ ਗਿਆ ਮੋਬਾਇਲ ਨੰਬਰ ਅਤੇ ਈਮੇਲ ਆਈਡੀ ਪਹਿਲਾਂ ਤੋਂ ਹੀ ਆਰਬੀਐਲ ਬੈਂਕ ਵਿੱਚ ਰੱਖੇ ਗਏ ਕਿਸੇ ਹੋਰ ਖਾਤੇ ਦੇ ਨਾਲ ਪੰਜੀਕ੍ਰਿਤ ਨਹੀਂ ਹੈ/ਹਨ। ਜੇ ਅਜਿਹਾ ਕੋਈ ਖਾਤਾ ਮੌਜੂਦ ਪਾਇਆ ਜਾਂਦਾ ਹੈ, ਤਾਂ ਨਵਾਂ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਜਾਂ ਨਵੇਂ ਖਾਤੇ 'ਤੇ ਵ੍ਹੀਜ਼ ਅੰਕਿਤ ਕੀਤਾ ਜਾ ਸਕਦਾ ਹੈ।

ਡੇਬਿਟ ਕਾਰਡਾਂ ਲਈ: ਮੈਂ/ਅਸੀਂ ਇਸ ਦੁਆਰਾ ਬੈਂਕ ਨੂੰ ਅਧਿਕਾਰਤ ਕਰਦੇ ਹਾਂ ਅਤੇ ਸਹਿਮਤੀ ਦਿੰਦੇ ਹਾਂ ਕਿ ਉਹ ਮੈਨੂੰ/ਸਾਨੂੰ ਸੂਚਨਾ ਦੇ, ਬੈਂਕ ਤੋਂ ਪ੍ਰਾਪਤ ਖਾਤਾ ਸਬੰਧੀ ਸੇਵਾਵਾਂ ਅਤੇ ਉਤਪਾਦਾਂ ਦੇ ਸਬੰਧ ਵਿੱਚ ਮੇਰੇ/ਸਾਡੇ ਦੁਆਰਾ ਨਿਸ਼ਪਾਦਿਤ ਅਰਜ਼ੀ ਫਾਰਮਾਂ/ਸਬੰਧਿਤ ਦਸਤਾਵੇਜ਼ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਬੈਂਕ ਦੀਆਂ ਬੁਨਿਆਦੀਆਂ/ਸਹਾਇਕ ਕੰਪਨੀਆਂ/ਸਬੰਧੀਆਂ, ਸੇਵਾ ਪ੍ਰਦਾਤਾਵਾਂ, ਹੋਰ ਬੈਂਕਾਂ/ਵਿੱਤੀ ਸੰਸਥਾਵਾਂ, ਸਰਕਾਰੀ ਜਾਂ ਰੈਗੂਲੇਟਰੀ ਅਧਿਕਾਰਾਂ ਜਾਂ ਤੀਜੀ ਧਿਰਾਂ ਨੂੰ ਕੇਵਲ ਇਸ ਜਾਣਕਾਰੀ ਦੀ ਤਸਦੀਕ, ਜਾਂ ਹੋਰ ਸਬੰਧਿਤ ਉਦੇਸ਼ਾਂ ਲਈ ਪ੍ਰਗਟ ਕਰੇ, ਜਿਸਨੂੰ ਬੈਂਕ ਨੂੰ ਉਚਿਤ ਸਮਝੇ। ਮੈਂ/ਅਸੀਂ ਇਸ ਦੁਆਰਾ ਗੋਪਨੀਅਤਾ ਅਤੇ ਅਨੁਬੰਧ ਦੀ ਗੋਪਨੀਅਤਾ ਦੇ ਵਿਸ਼ੇਸ਼ ਅਧਿਕਾਰ ਦਾ ਸਪੱਸ਼ਟ ਤੌਰ 'ਤੇ ਤਿਆਗ ਕਰਦੇ ਹਾਂ

a. ਆਰਬੀਐਲ ਬੈਂਕ, ਸਮਾਂ-ਸਮਾਂ 'ਤੇ ਅਰਜ਼ੀ ਫਾਰਮ ਵਿੱਚ ਤੁਹਾਡੇ ਨਿੱਜੀ ਵੇਰਵਿਆਂ ਦੀ ਵਰਤੋਂ ਤੁਹਾਨੂੰ ਮਾਰਕੀਟਿੰਗ ਜਾਣਕਾਰੀ ਭੇਜਣ/ਤੁਹਾਡੇ ਨਾਲ ਸੰਪਰਕ ਕਰਕੇ ਆਰਬੀਐਲ ਬੈਂਕ ਦੁਆਰਾ ਆਪਣੇ ਵੱਲੋਂ ਅਤੇ ਸਹਿਯੋਗ ਨਾਲ ਜਾਂ ਭਾਗੀਦਾਰਾਂ/ਤੀਜੇ ਪੱਖਾਂ ਦੇ ਨਾਲ ਗਠਜੋੜ ਦੇ ਜ਼ਰੀਏ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ, ਸੇਵਾਵਾਂ ਜਾਂ ਪ੍ਰਚਾਰ ਸੰਬੰਧੀ ਪੇਸ਼ਕਸ਼ਾਂ ਬਾਰੇ ਜਾਣਕਾਰੀ ਦੇਣ ਲਈ ਕਰਨਾ ਚਾਹੁੰਦਾ ਹੈ। ਹੇਠਾਂ ਦਿੱਤੀਆਂ ਪ੍ਰਾਥਮਿਕਤਾਵਾਂ ਦੇ ਕੇ ਤੁਸੀਂ ਆਰਬੀਐਲ ਬੈਂਕ ਨੂੰ ਐਸਐਮਐਸਐਸ ਫੋਨ ਕਾਲ ਅਤੇ ਈਮੇਲ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੰਦੇ ਹਾਂ ਜਾਂ ਨਹੀਂ ਦਿੰਦੇ ਹੋ:

b. ਮੈਂ/ਅਸੀਂ ਬੈਂਕ ਨੂੰ ਅਧਿਕਾਰਿਤ ਕਰਦੇ ਹਾਂ ਕਿ ਉਹ ਬਿਨਾਂ ਕਿਸੇ ਹੋਰ ਵਿਸ਼ੇਸ਼ ਸਹਿਮਤੀ ਜਾਂ ਅਧਿਕਾਰ ਦੇ, ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਸਬੰਧਿਤ ਜਾਣਕਾਰੀ/ਡੇਟਾ ਨੂੰ ਆਰਬੀਐਲ ਬੈਂਕ ਦੀਆਂ ਸਮੂਹ ਕੰਪਨੀਆਂ/ਸਹਿਯੋਗੀਆਂ/ਸੇਵਾ ਪ੍ਰਦਾਤਾਵਾਂ/ਸਹਾਇਕ ਕੰਪਨੀਆਂ/ਸਹਿਯੋਗੀਆਂ/ਸੰਯੁਕਤ ਉਦਮਾਂ/ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰਨ, ਪ੍ਰਗਟ ਕਰਨ, ਵਟਾਂਦਰਾ ਕਰਨ ਜਾਂ ਕਿਸੇ ਵੀ ਤਰੀਕੇ ਨਾਲ ਵਰਤੋਂ ਕਰੇ, ਜਿਸਦੇ ਨਾਲ ਬੈਂਕ ਨੇ ਬੈਂਕ ਦੁਆਰਾ ਪੇਸ਼ ਕੀਤੇ ਗਏ ਕਿਸੇ ਵੀ ਉਤਪਾਦ/ਸੇਵਾਵਾਂ ਦੇ ਮਾਰਕਿਟਿੰਗ/ਪੇਸ਼ਕਸ਼/ਵਿਕਰੀ ਦੇ ਉਦੇਸ਼ ਤੋਂ 'ਸੇਵਾਵਾਂ/ਉਤਪਾਦਾਂ' ਦੇ ਪ੍ਰਬੰਧ ਲਈ ਵਿਵਸਥਾ ਕੀਤੀ ਹੈ/ਕਰਨ ਦਾ ਪ੍ਰਸਤਾਵ ਹੈ।

□ ਮੇਰੀ ਗਾਹਕ ਆਈਡੀ ਦੇ ਤਹਿਤ ਅਪਲੋਡ ਕੀਤੇ ਗਏ ਮੇਰੇ ਕੇਵਾਈਸੀ ਵਿਵਰਣ ਵਿੱਚ ਕੋਈ ਬਦਲਾਵ ਨਹੀਂ ਹੋਇਆ ਹੈ (ਜੇ ਲਾਗੂ ਹੋਵੇ ਤਾਂ ☒ 'ਤੇ ਟਿੱਕ ਲਗਾਓ ਨਹੀਂ ਤਾਂ ਇੱਕ ਨਵਾਂ ਸੀਆਈਐਫ ਜਮਾਂ ਕਰੋ)।

☐ ਫਰਮ ਦੀ ਕੇਵਾਈਸੀ ਜਾਣਕਾਰੀ ਦੀ ਮੌਜੂਦਾ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੈ।

☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਮੈਨੂੰ/ਸਾਨੂੰ ਵਿਦੇਸ਼ਾਂ ਤੋਂ ਕੋਈ ਵਿਦੇਸ਼ੀ ਯੋਗਦਾਨ ਨਹੀਂ ਮਿਲਦਾ ਹੈ ਅਤੇ ਜੇਕਰ ਭਵਿੱਖ ਵਿੱਚ ਅਸੀਂ ਇਹ ਪ੍ਰਾਪਤ ਕਰਾਂਗੇ ਤਾਂ ਅਸੀਂ ਬੈਂਕ ਨੂੰ ਪਹਿਲਾਂ ਹੀ ਲੋੜੀਂਦੀ ਸਜਣਾ ਦੇ ਕੇ ਸੂਚਿਤ ਕਰਾਂਗੇ ਜਾਂ

☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਸਾਨੂੰ ਵਿਦੇਸ਼ਾਂ ਤੋਂ ਵਿਦੇਸ਼ੀ ਯੋਗਦਾਨ ਮਿਲਦਾ ਹੈ। ਵਿਦੇਸ਼ੀ ਯੋਗਦਾਨਾਂ ਨੂੰ _____ ਬੈਂਕ ਵਿੱਚ ਐਫਸੀਆਰਏ ਖਾਤੇ ਵਿੱਚ ਜਮ੍ਹਾਂ ਕਰਨ ਲਈ ਗ੍ਰਹਿ ਮੰਤਰਾਲੇ (ਐਮਐਚਏ) ਤੋਂ ਵੱਖਰੀ ਮਨਜ਼ੂਰੀ ਮੰਗੀ ਗਈ ਹੈ ਜੋ ਖਾਸ ਤੌਰ 'ਤੇ ਅਜਿਹੇ ਐਫਸੀਆਰਏ ਕ੍ਰੇਡਿਟ ਲਈ ਬੋਲਦਾ ਹੈ ਅਤੇ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਆਰਬੀਐਲ ਬੈਂਕ ਦੇ ਖਾਤੇ ਵਿੱਚ।

(ਕਿਰਪਾ ਕਰਕੇ ਇਸ ਫਾਰਮ 'ਤੇ ਹਸਤਾਖਰ ਨਾ ਕਰੋ ਜੇਕਰ ਇਹ ਖਾਲੀ ਹੈ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਾਰੇ ਸੰਬੰਧਿਤ ਭਾਗ ਅਤੇ ਕਾਲਮ ਤਹਾਫੀ ਸੰਤੁਸ਼ਟੀ ਦੇ ਅਨੁਸਾਰ ਪਰੀ ਤਰਾਂ ਭਰੇ ਹੋਏ ਹੋਣ ਅਤੇ ਉਸ ਤੋਂ ਬਾਅਦ ਹੀ ਫਾਰਮ 'ਤੇ ਹਸਤਾਖਰ ਕਰੋ।

Signature/Thumb Impression of Mandate holder & Rubber stamp

ਨਾਮ: _____ ਮਿਤੀ: | D | D | M | M | Y | Y | Y | Y

☐ ਮੈਂ/ਅਸੀਂ ਉਪਰੋਕਤ ਖਾਤੇ ਲਈ ਨਾਮਜ਼ਦਗੀ ਕਰਨਾ ਚਾਹੁੰਦੇ ਹਾਂ (ਸਿਰਫ਼ ਇੱਕ ਵਿਅਕਤੀਗਤ ਨਾਮਜ਼ਦ ਵਿਅਕਤੀ ਦੀ ਇਜਾਜ਼ਤ ਹੈ)

☐ ਮੈਨੂੰ/ਸਾਨੂੰ ਨਾਮਜ਼ਦਗੀ ਸਵੀਕਾਰ ਦੀ ਲੋੜ ਨਹੀਂ ਹੈ। ਮੈਂ/ਅਸੀਂ ਸਮਝਦੇ ਹਾਂ ਅਤੇ ਮੇਰੇ ਦੁਆਰਾ ਨਾ ਦਿੱਤੇ ਗਈ ਨਾਮਜ਼ਦਗੀ ਨਾਲ ਜੜੇ ਸ਼ੋਖਮ ਅਤੇ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ।

ਨਾਮਜ਼ਦਗੀ ਵੇਰਵੇ ਸਟੇਟਮੈਂਟ 'ਤੇ ਪਦਰਸਿਤ ਕੀਤੇ ਜਾਣੇ ਚਾਹੀਦੇ ਹਨ: ☐ ਹਾਂ ☐ ਨਹੀਂ

ਮੈਂ (ਨਾਮ) _____ (ਪਤਾ) _____

_____ ਹੇਠ ਲਿਖੇ ਵਿਅਕਤੀ ਨੂੰ ਨਾਮਜ਼ਦ ਕਰਦਾ/ਦੀ ਹਾਂ

ਜਿਸਨੂੰ ਮੇਰੀ ਮੌਤ ਹੋਣ ਦੀ ਸੂਰਤ ਵਿੱਚ ਉਪਰੋਕਤ ਖਾਤੇ ਵਿੱਚ ਜਮ੍ਹਾਂ ਰਕਮ ਆਰਬੀਐਲ ਬੈਂਕ ਦੁਆਰਾ ਵਾਪਸ ਕੀਤੀ ਜਾ ਸਕਦੀ ਹੈ।

ਨਾਮਜ਼ਦ ਵਿਅਕਤੀ ਦਾ ਨਾਮ _____ ਨਾਮਜ਼ਦ ਵਿਅਕਤੀ ਦਾ ਪਤਾ _____

ਜਮਾਕਰਤਾ ਨਾਲ ਸਬੰਧ (ਜੇਕਰ ਕੋਈ ਹੈ)

[illegible]

*ਕਿਰਿੰਗ ਸਾਮਰਸ ਟਿਅਕਰੀ ਦਿਧ ਮਿਤੀ ਨੰ ਸਾਬਾਲਗਾ ਹੈ ਦਿਧ ਲਈ ਪੈਂ ਸਾਮਰਸ ਟਿਅਕਰੀ ਦੀ ਸਾਬਾਲਗਾ ਜੋਗਤ ਪੇਰੀ ਪੌਰ ਜੋਗ ਦੀ ਸਰਤ ਵਿੱਚ ਸਾਮਰਸ ਟਿਅਕਰੀ ਟੱਝ ਮਾਰੇ ਵਿੱਚ

ਜਮਾਂ ਰਾਸ਼ੀ ਪਾਪਤ ਕਰਨ ਲਈ ਨੂੰ ਨਿਯਕਤ ਕਰਦਾ/ਦੀ ਹਾਂ।

ਨਿਯੁਕਤ ਵਿਅਕਤੀ ਦੀ ਸ਼ੁਰੂ ਮਿਤੀ	D	D	M	M	Y	Y	Y	Y
-----------------------------	---	---	---	---	---	---	---	---

[illegible]

ਨਾਬਲਗ ਨਲ ਸਥਾਪ: ਧਤ: ਪ੍ਰਾਇਮਰੀ ਵਿਭਾਗ ਦੇ ਸਮਾਨ ☐

ਜ਼ਕਰ ਪਤਾ ਪ੍ਰਾਇਮਰੀ ਬਿਨਕਾਰ ਤੇ ਵਖ ਹੋ: _____

Signature/Thumb Impression of depositor & Rubber stamp

***ਗਵਾਹ ਦੇ ਵੇਰਵੇ	
ਨਾਮ	
ਹਸਤਾਖਰ***	
ਪਤਾ	
ਮਿਤੀ	D D M M Y Y Y Y ਸਥਾਨ

13. *ਇਕੱਲੀ ਮਾਲਕੀ ਦਾ ਐਲਾਨ

14. *ਕੇਵਲ ਬੈਂਕ ਦੀ ਵਰਤੋਂ ਲਈ

*ਕੇਵਾਈਸੀ ਵੇਰਵੇ	*ਦਸਤਾਵੇਜ਼ ਦਾ ਨਾਮ	*ਦਸਤਾਵੇਜ਼ ਆਈਡੀ ਨੰ.	*ਜਾਰੀ ਕਰਨ ਦਾ ਸਥਾਨ	*ਜਾਰੀ ਕਰਨ ਦੀ ਮਿਤੀ	ਸਮਾਪਤੀ ਦੀ ਮਿਤੀ	*ਜਾਰੀ ਕਰਨ ਵਾਲਾ ਅਧਿਕਾਰੀ
*ਪਸੰਦੀਦਾ ਡਾਕ ਪਤੇ ਦਾ ਸਬੂਤ				[D][D][M][M][Y][Y][Y][Y]	[D][D][M][M][Y][Y][Y][Y]	
ਰਜਿਸਟਰਡ ਪਤੇ ਦਾ ਸਬੂਤ				[D][D][M][M][Y][Y][Y][Y]	[D][D][M][M][Y][Y][Y][Y]	
ਕਾਰੋਬਾਰ ਦੇ ਮੁੱਖ ਸਥਾਨ ਦਾ ਸਬੂਤ				[D][D][M][M][Y][Y][Y][Y]	[D][D][M][M][Y][Y][Y][Y]	
*ਕੇਵਾਈਸੀ ਵੇਰਵੇ	*ਦਸਤਾਵੇਜ਼ ਦਾ ਨਾਮ	*ਦਸਤਾਵੇਜ਼ ਆਈਡੀ ਨੰ.	*ਜਾਰੀ ਕਰਨ ਦਾ ਸਥਾਨ	*ਜਾਰੀ ਕਰਨ ਦੀ ਮਿਤੀ	ਸਮਾਪਤੀ ਦੀ ਮਿਤੀ	*ਜਾਰੀ ਕਰਨ ਵਾਲਾ ਅਧਿਕਾਰੀ
*ਪਛਾਣ ਦਾ ਪ੍ਰਮਾਣ 1				[D][D][M][M][Y][Y][Y][Y]	[D][D][M][M][Y][Y][Y][Y]	
*ਪਛਾਣ ਦਾ ਪ੍ਰਮਾਣ 2				[D][D][M][M][Y][Y][Y][Y]	[D][D][M][M][Y][Y][Y][Y]	

15. *ਸਵੀਕ੍ਰਿਤੀ

ਰੈਫਰੈਂਸ ਨੰ.

ਸ਼ਰਯਾਤੀ ਭਗਤਾਨ ਵੇਰਵੇ

Signature of Bank Official & stamp

ਮਿਤੀ

D	D	M	M	Y	Y	Y	Y
---	---	---	---	---	---	---	---

www **वैद्यसाष्टीटः**
www.rblbank.com

ਡੇਬਿਟ ਕਾਰਡ:
ਆਪਣੇ ਵਰਗ ਵਿੱਚ ਬਿਹਤਰੀਨ ਵਿਸ਼ੇਸ਼ਤਾਵਾਂ ਅਤੇ ਲਾਭਾਂ ਵਿੱਚੋਂ ਉਹ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੋਵੇ।

14. *ਕੇਵਲ ਬੈਂਕ ਦੀ ਵਰਤੋਂ ਲਈ (ਜਾਰੀ..)

*ਸਜਣਵ:ਚੀ ਕ੍ਰਾਨਲੋਜ਼ਮੀ

ਮੈਂ ਸੰਸਥਾ ਦੇ ਪਸੰਦੀਦਾ ਡਾਕ ਪਤੇ 'ਤੇ ਸ੍ਰੀ / ਸ੍ਰੀਮਤੀ _____
ਨਾਲ ਮੁਲਾਕਾਤ ਕੀਤੀ ਹੈ। ਮੈਂ ਨਿਮਨਲਿਖਤ ਦੁਆਰਾ ਹੇਠ ਲਿਖੇ ਵੇਰਵਿਆਂ ਦੀ ਪੁਸ਼ਟੀ ਕਰਦਾ/ਦੀ ਹਾਂ।

☐ ਪਛਾਣ ☐ ਪਤਾ ☐ ਗਾਹਕ ਵਪਾਰ ਪ੍ਰੋਫਾਇਲ ਦੇ ☐ ਅਨੁਸਾਰ ਫਾਰਮ ਭਰੋ ਅਤੇ ਮੇਰੀ ਹਾਜ਼ਰੀ ਵਿੱਚ ਹਸਤਾਖਰ ਕਰੋ ☐ ਮੂਲ ਦਸਤਾਵੇਜ਼ਾਂ ਨਾਲ ਕਾਪੀਆਂ ਦੀ ਤਸਦੀਕ ☐ ਅਕਸਾਂਸ ਅਤੇ ਦੇਸ਼ਾਂਤਰ ਸਥਿਤੀ

ਮਿਤੀ ਅਤੇ ਸਮਾਂ: ਸਵੇਰੇ/ਦੁਪਹਿਰ

Signature of Bank Official & stamp

*ਬ੍ਰਾਂਚ ਕੋਡ: ਕਰਮਚਾਰੀ ਸਾਖਾ:
*ਅਕਸਾਂਸ: Mandatory *ਦੇਸ਼ਾਂਤਰ: Mandatory
ਕਰਮਚਾਰੀ ਆਈਡੀ:
ਕਰਮਚਾਰੀ ਦਾ ਨਾਮ:
ਕਰਮਚਾਰੀ ਦਾ ਅਹੁਦਾ:

ਸੋਰਸਿੰਗ ਬ੍ਰਾਂਚ ਕੋਡ
*ਉਐਲਸੀ ਕੋਡ (ਸੋਰਸਿੰਗ ਕੋਡ)
*ਐਲਸੀ ਕੋਡ (ਲੀਡ ਜੇਨਰੇਟਰ)

*ਪ੍ਰਾਇਮਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ
ਸੈਕੰਡਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ

*ਵਪਾਰਕ ਭਾਗ:
ਗਾਹਕ ਭਾਗ:

*ਬ੍ਰਾਂਚ ਕੋਡ ਵਿੱਚ ਪਾਰਕ ਕੀਤੇ ਫੰਡ *ਮੁੱਲ ਮਿਤੀ
*ਖਾਤੇ ਵਿੱਚ ਪਾਰਕ ਕੀਤੇ ਫੰਡ
*ਯੂਆਰਐਨ/ਟ੍ਰਾਂਜੈਕਸ਼ਨ ਆਈਡੀ: (ਯੂਆਰਐਨ ਆਰ-ਕਿੱਟ ਲਈ ਲਾਗੂ ਨਹੀਂ ਹੈ)

ਚਾਲੂ ਖਾਤਾ ਅਗੇਤਰ ਪਸੰਦੀਦਾ/ਆਰ-ਕਿੱਟ ਖਾਤਾ ਨੰਬਰ
ਸਾਮਲ ਨਿਰਯਾਤ/ਆਯਾਤ ਹਾਂ ਨਹੀਂ ਪੀਈਪੀ ਸੀਆਰਪੀਈਪੀ

ਪੋਰਟਫੋਲਿਓ ਆਈਡੀ

*ਜ਼ੋਨ ਵਰਗੀਕਰਨ ਆਰਆਰਟੀ ਚੈਕਲਿਸਟ ਨਾਲ ਮੇਲ ਖਾਣਾ ਚਾਹੀਦਾ ਹੈ ☐ ਐਲ ☐ ਐਮ ☐ ਐਚ *ਬੀਐਸਆਰ ਸੰਗਠਨ ਦੀ ਕਿਸਮ

*ਆਮਦਨ/ਫੰਡ ਦਾ ਸਰੋਤ ☐ ਵਪਾਰਕ ਆਮਦਨ ☐ ਨਿਵੇਸ਼ ਆਮਦਨ ☐ ਖੇਤੀਬਾੜੀ ☐ ਹੋਰ

*ਲੈਣ-ਦੇਣ ਦੀ ਉਮੀਦ ਕੀਤੀ ਗਈ ਸੰਖਿਆ ਸਲਾਨਾ ☐ <250 ☐ 250-500 ☐ 500-1000 ☐ 1000-2500 ☐ >2500

*ਸੰਭਾਵਿਤ ਲੈਣ-ਦੇਣ ਦੀ ਰਕਮ - (₹ ਵਿੱਚ)

*ਨਕਦ ਜਮ੍ਹਾਂ - ਸਲਾਨਾ (₹ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-10 ਕਰੋੜ ☐ 10 ਕਰੋੜ

*ਨਕਦੀ ਨਿਕਾਸੀ - ਸਲਾਨਾ (₹ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-10 ਕਰੋੜ ☐ 10 ਕਰੋੜ

ਐਫਸੀਵਾਈ ਇਨਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-10 ਕਰੋੜ ☐ 10 ਕਰੋੜ

(Mandatory in case Export/Import involved)

ਐਫਸੀਵਾਈ ਆਊਟਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-10 ਕਰੋੜ ☐ 10 ਕਰੋੜ

(Mandatory in case Export/Import involved)

*ਘਰੇਲੂ ਇਨਵਾਰਡ (₹ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-10 ਕਰੋੜ ☐ 10 ਕਰੋੜ

*ਘਰੇਲੂ ਆਊਟਵਾਰਡ (₹ ਵਿੱਚ) ☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-10 ਕਰੋੜ ☐ 10 ਕਰੋੜ

ਪ੍ਰੋਮੋ ਕੋਡ 1 ਪ੍ਰੋਮੋ ਕੋਡ 2 ਪ੍ਰੋਮੋ ਕੋਡ 3

ਐਮਆਈਐਸ ਕੋਡ.1 ਐਮਆਈਐਸ ਕੋਡ.2 ਐਮਆਈਐਸ ਕੋਡ.3

ਐਮਆਈਐਸ ਕੋਡ.4 ਐਮਆਈਐਸ ਕੋਡ.5 ਐਮਆਈਐਸ ਕੋਡ.6

(ਬੈਂਕ ਅਧਿਕਾਰੀ ਦਾ ਨਾਮ) ਦੁਆਰਾ ਜਾਂਚਿਆ ਗਿਆ:
ਕਰਮਚਾਰੀ ਆਈਡੀ
ਹਸਤਾਖਰ:

16. ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ

- ਸਾਰੇ ਕਾਗਜ਼ੀ ਡਿਲੀਵਰੇਬਲ 'ਪਸੰਦੀਦਾ' ਡਾਕ ਪਤੇ 'ਤੇ ਭੇਜੇ ਜਾਣਗੇ ਅਤੇ ਡਿਜੀਟਲ ਡਿਲੀਵਰੇਬਲ ਮੌਜੂਦਾ ਰਜਿਸਟਰਡ ਈਮੇਲ ਆਈਡੀ ਜਾਂ ਮੋਬਾਇਲ ਨੰਬਰ 'ਤੇ ਭੇਜੇ ਜਾਣਗੇ।
- ਬੈਂਕ ਰਜਿਸਟਰਡ ਭੁਗਤਾਨਕਰਤਾਵਾਂ ਨੂੰ ਭੁਗਤਾਨ ਲਈ ਖਾਤਿਆਂ ਦੇ ਆਟੋ ਡੇਬਿਟ ਲਈ ਸਥਾਈ ਨਿਰਦੇਸ਼ ('ਐਸਆਈ') ਸਹੂਲਤ ਪ੍ਰਦਾਨ ਕਰਦਾ ਹੈ। ਬੈਂਕ ਨੂੰ ਫੰਡਾਂ ਦੀ ਕਮੀ ਦੇ ਕਾਰਨ ਐਸਆਈ ਨਿਸ਼ਪਾਦਿਤ ਕਰਨ ਵਿੱਚ ਅਸਫਲਤਾ ਜਾਂ ਐਸਆਈ ਦੇ ਨਿਸ਼ਪਾਦਨ ਵਿੱਚ ਸ਼ਾਮਲ ਤੀਜੇ ਪੱਖ ਦੁਆਰਾ ਹੋਣ ਵਾਲੀ ਦੇਰੀ ਲਈ ਉਤਰਦਾਈ ਨਹੀਂ ਠਹਿਰਾਇਆ ਜਾਵੇਗਾ।
- ਵੈਬਸਾਈਟ ਅਤੇ ਬ੍ਰਾਂਚਾਂ ਦੇ ਨੋਟਿਸ ਬੋਰਡ 'ਤੇ ਦਰਸਾਏ ਗਏ ਚਾਰਜਿਜ਼ ਦੀ ਅਨੁਸੂਚੀ ਵਿੱਚ ਦਰਸਾਈਆਂ ਦਰਾਂ 'ਤੇ ਹੇਠਾਂ ਦਿੱਤੀਆਂ ਸੇਵਾਵਾਂ ਲਈ ਬੈਂਕ ਚਾਰਜਿਜ਼ ਲਾਗੂ ਹੁੰਦੇ ਹਨ।
0 ਨਕਦ ਜਮ੍ਹਾਂ ਅਤੇ ਨਿਕਾਸੀਆਂ, ਖਾਤਿਆਂ ਦੀ ਸ਼੍ਰੇਣੀ, ਐਸਐਮਐਸ ਅਲਰਟ, ਧਨ ਪ੍ਰੇਸ਼ਣ, ਖਾਤੇ ਦੀ ਸਮਾਪਤੀ ਦੇ ਚਾਰਜਿਜ਼ ਆਦਿ ਦੇ ਅਧਾਰ 'ਤੇ ਨਿਰਧਾਰਤ ਘੱਟੋ-ਘੱਟ ਬਕਾਏ ਦਾ ਗੈਰ-ਰੱਖ-ਰੱਖਾਅ।
- ਡੇਬਿਟ ਕਾਰਡ 'ਅਕਿਰਿਆਸ਼ੀਲ' ਸਥਿਤੀ ਵਿੱਚ ਭੇਜਿਆ ਹੈ/ਹੋਵੇਗਾ। ਕਿਰਿਆਸ਼ੀਲ ਕਰਨ ਲਈ, ਤੁਹਾਨੂੰ ਪਹਿਲਾਂ ਆਪਣਾ ਪਿਨ ਬਣਾਉਣਾ ਪਵੇਗਾ। ਭਾਰਤ ਦੇ ਅੰਦਰ ਏਟੀਐਮ ਅਤੇ ਪੀਓਐਸ ਲੈਣ-ਦੇਣ ਬਾਰੇ ਡਿਫਾਲਟ ਕਿਰਿਆਸ਼ੀਲ ਹੁੰਦੇ ਹਨ।
- ਬੈਂਕ ਡੀਐਨਸੀ ਲਈ ਰਜਿਸਟਰਡ ਹੋਣ ਦੇ ਬਾਵਜੂਦ ਖਾਤੇ ਸਬੰਧੀ ਮਹੱਤਵਪੂਰਨ ਜਾਣਕਾਰੀ ਲਈ ਗਾਹਕ ਨਾਲ ਸੰਪਰਕ ਕਰੇਗਾ। (ਜਿਵੇਂ ਕਿ ਅਣਅਧਿਕਾਰਤ ਲੈਣ-ਦੇਣ, ਆਦਿ)
- ਡੇਬਿਟ ਕਾਰਡ ਦੇ ਲੈਣ-ਦੇਣ ਦੇ ਅਧਿਕਾਰ/ਸੀਮਾਵਾਂ ਨੂੰ ਹੇਠਾਂ ਦਿੱਤੇ ਵਿਕਲਪਾਂ ਰਾਹੀਂ ਸਕ੍ਰਿਨ ਕੀਤਾ/ਅਸਕ੍ਰਿਨ ਕੀਤਾ/ਸੋਧਿਆ ਜਾ ਸਕਦਾ ਹੈ - ਇੰਟਰਨੈੱਟ ਬੈਂਕਿੰਗ/ਮੋਬਾਈਲ ਬੈਂਕਿੰਗ/ਆਈਵੀਆਰ/ਬ੍ਰਾਂਚ।
- ਫਿਕਸਡ ਡਿਪੋਜਿਟ ਵਿੱਚ, ਇਕਰਾਰਨਾਮੇ ਵਾਲੀ ਦਰ 'ਤੇ ਵਿਆਜ ਤਿਮਾਹੀ ਆਧਾਰ 'ਤੇ ਸੰਯੋਜਿਤ ਹੁੰਦਾ ਹੈ। ਵਿਆਜ ਦੀ ਗਣਨਾ ਦੇ ਉਦੇਸ਼ ਲਈ ਸਾਲ ਨੂੰ 365 ਦਿਨ ਦਾ ਮੰਨਿਆ ਜਾਂਦਾ ਹੈ। ਪੂਰੀ ਜਾਂ ਅੰਸ਼ਕ ਨਿਕਾਸੀ ਸਮੇਤ ਜਮ੍ਹਾਂ ਦੇ ਪਰਿਪੱਕਤਾ ਪੂਰਵ ਬੰਦ ਹੋਣ 'ਤੇ, ਵਿਆਜ ਦਾ ਭੁਗਤਾਨ ਉਸ ਮਿਆਦ ਲਈ ਲਾਗੂ ਹੋਵੇਗਾ ਜਿਸ ਲਈ ਐਫਡੀ ਅਸਲ ਵਿੱਚ ਬੈਂਕ ਕੋਲ ਰਹ ਗਈ ਹੈ, ਇਹ 1% ਦੇ ਜੁਰਮਾਨੇ ਦੇ ਅਧੀਨ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇ ਜਮ੍ਹਾਂ ਘੱਟੋ-ਘੱਟ ਅਵਧੀ ਤੋਂ ਘੱਟ ਅਵਧੀ ਲਈ ਬੈਂਕ ਕੋਲ ਜਮ੍ਹਾਂ ਰਿਹਾ, ਤਾਂ ਕੋਈ ਵਿਆਜ ਭੁਗਤਾਨਯੋਗ ਨਹੀਂ ਹੁੰਦਾ।
- ਡੇਬਿਟ ਕਾਰਡ ਫੀਸ www.rblbank.com >> ਸੇਵਾ ਚਾਰਜਿਜ਼ ਅਤੇ ਫੀਸਾਂ ਦੀ ਅਨੁਸੂਚੀ ਦੇ ਅਨੁਸਾਰ ਲਾਗੂ ਹੋਵੇਗੀ।
- 24 ਮਹੀਨਿਆਂ ਦੀ ਲਗਾਤਾਰ ਮਿਆਦ ਲਈ ਕੋਈ ਗਾਹਕ ਪ੍ਰੇਰਿਤ ਲੈਣ-ਦੇਣ (ਜਿਵੇਂ ਵਿੱਤੀ, ਗੈਰ-ਵਿੱਤੀ ਜਾਂ ਕੇਵਲ ਆਈਐਮ ਆਪਡੇਸ਼ਨ) ਵਾਲੇ ਖਾਤਿਆਂ ਨੂੰ 'ਡੋਰਮੈਂਟ/ਅਸਕ੍ਰਿਨ ਖਾਤਾ' ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ। ਜਦੋਂ ਤੱਕ ਗਾਹਕ ਬ੍ਰਾਂਚ ਵਿੱਚ ਨਹੀਂ ਜਾਂਦਾ ਅਤੇ ਖਾਤੇ ਨੂੰ ਸਕ੍ਰਿਨ ਕਰਨ ਲਈ ਲੋੜੀਂਦੀ ਦਸਤਾਵੇਜ਼ਾਂ ਨੂੰ ਪੇਸ਼ ਨਹੀਂ ਕਰਦਾ, ਉਦੋਂ ਤੱਕ ਕਿਸੇ ਵੀ ਢੰਗ ਨਾਲ ਨਕਦ ਜਮ੍ਹਾਂ ਜਾਂ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਸਮੇਂ-ਸਮੇਂ 'ਤੇ ਰੈਗੂਲੇਸ਼ਨਾਂ ਦੁਆਰਾ ਨਿਰਧਾਰਿਤ ਰਕਮ ਤੱਕ ਡੀਆਈਸੀਜੀਸੀ ਨਾਲ ਬੀਮਾਕ੍ਰਿਤ ਹੁੰਦੀ ਹੈ। ਜਮ੍ਹਾਂ ਬੀਮਾ ਦੇ ਵਿਵਰਣ ਲਈ, ਕਿਰਪਾ ਕਰਕੇ www.dicgc.org.in 'ਤੇ ਲਾੱਗ ਆਨ ਕਰੋ
- ਬੈਂਕ ਕੋਲ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ 'ਬੈਂਕ ਦੀ ਵੈੱਬਸਾਈਟ www.rblbank.com 'ਤੇ ਗਾਹਕ ਸੇਵਾਵਾਂ' ਦੇ ਤਹਿਤ ਪ੍ਰਦਰਸ਼ਿਤ ਸ਼ਿਕਾਇਤ ਨਿਵਾਰਣ ਨੀਤੀ ਹੈ। ਆਪਣੀ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਆਪਣੀ ਨਜ਼ਦੀਕੀ ਸ਼ਾਖਾ ਵਿੱਚ ਜਾਓ ਜਾਂ ਬੈਂਕ ਦੀ ਵੈੱਬਸਾਈਟ www.rblbank.com 'ਤੇ ਗਾਹਕ ਸੇਵਾਵਾਂ 'ਤੇ ਲਾੱਗ ਆਨ ਕਰੋ ਜਾਂ 022-61156300 'ਤੇ ਕਾਲ ਕਰੋ।
- ਵਿਸਤ੍ਰਿਤ ਨਿਯਮ ਅਤੇ ਸ਼ਰਤਾਂ ਲਈ, ਕਿਰਪਾ ਕਰਕੇ www.rblbank.com >> ਹੋਰ >> ਬਹੁਤ ਮਹੱਤਵਪੂਰਨ ਨਿਯਮਾਂ ਅਤੇ ਸ਼ਰਤਾਂ 'ਤੇ ਜਾਓ।